

 Print Page

## Sri Guru Granth Sahib

Displaying 1226 of

ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥

Janam Padhaarathh Guramukh Jeethiaa Bahur N Jooai Haar ||1||

The Gurmukh is successful in this priceless human life; he shall not lose it in the gamble ever again. ||1||

ਸਾਰੰਗ (ਮਃ ੫) (੧੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧

*Raag Sarang Guru Arjan Dev*

ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥

Aath Pehar Prabh Kae Gun Gaaveh Pooran Sabadh Beechaar ||

Twenty-four hours a day, I sing the Glorious Praises of the Lord, and contemplate the Perfect Word of the Shabad.

ਸਾਰੰਗ (ਮਃ ੫) (੧੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧

*Raag Sarang Guru Arjan Dev*

ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥

Naanak Dhaasan Dhaas Jan Thaeraa Puneh Puneh Namasakaar ||2||89||112||

Servant Nanak is the slave of Your slaves; over and over again, he bows in humble reverence to You.

||2||89||112||

ਸਾਰੰਗ (ਮਃ ੫) (੧੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੨

*Raag Sarang Guru Arjan Dev*

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੬

ਪੋਥੀ ਪਰਮੇਸਰ ਕਾ ਥਾਨੁ ॥

Pothhee Paramaesar Kaa Thhaan ||

This Holy Book is the home of the Transcendent Lord God.

ਸਾਰੰਗ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੩

*Raag Sarang Guru Arjan Dev*

ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥

Saadhasang Gaavehi Gun Gobindh Pooran Braham Giaan ||1|| Rehaao ||

Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ||1||Pause||

ਸਾਰੰਗ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੩

Raag Sarang Guru Arjan Dev

ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥

Saadhhik Sidhh Sagal Mun Lochehi Biralae Laagai Dhhiaan ||

The Siddhas and seekers and all the silent sages long for the Lord, but those who meditate on Him are rare.

ਸਾਰੰਗ (ਮਃ ੫) (੧੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੪

Raag Sarang Guru Arjan Dev

ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥

Jisehi Kirapaal Hoe Maeraa Suaamee Pooran Thaa Ko Kaam ||1||

That person, unto whom my Lord and Master is merciful - all his tasks are perfectly accomplished. ||1||

ਸਾਰੰਗ (ਮਃ ੫) (੧੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੪

Raag Sarang Guru Arjan Dev

ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥

Jaa Kai Ridhai Vasai Bhai Bhanjan This Jaanai Sagal Jehaan ||

One whose heart is filled with the Lord, the Destroyer of fear, knows the whole world.

ਸਾਰੰਗ (ਮਃ ੫) (੧੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੫

Raag Sarang Guru Arjan Dev

ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥

Khin Pal Bisar Nehee Maerae Karathae Eihu Naanak Maangai Dhaan ||2||90||113||

May I never forget You, even for an instant, O my Creator Lord; Nanak begs for this blessing. ||2||90||113||

ਸਾਰੰਗ (ਮਃ ੫) (੧੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੫

Raag Sarang Guru Arjan Dev

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੬

ਵੂਠਾ ਸਰਬ ਥਾਈ ਮੇਹੁ ॥

Voothaa Sarab Thhaaee Maehu ||

The rain has fallen everywhere.

ਸਾਰੰਗ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੬

Raag Sarang Guru Arjan Dev

ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥

Anadh Mangal Gaa Har Jas Pooran Pragattiou Naehu ||1|| Rehaao ||

Singing the Lord's Praises with ecstasy and bliss, the Perfect Lord is revealed. ||1||Pause||

ਸਾਰੰਗ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੬

Raag Sarang Guru Arjan Dev

ਚਾਰਿ ਕੁੰਟ ਦਹ ਦਿਸਿ ਜਲ ਨਿਧਿ ਉਨ ਥਾਉ ਨ ਕੇਹੁ ॥

Chaar Kuntt Dheh Dhis Jal Nidhh Oon Thhaao N Kaehu ||

On all four sides and in the ten directions, the Lord is an ocean. There is no place where He does not exist.

ਸਾਰੰਗ (ਮਃ ੫) (੧੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੭

Raag Sarang Guru Arjan Dev

ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥

Kirapaa Nidhh Gobindh Pooran Jeeaa Dhaan Sabh Dhaehu ||1||

O Perfect Lord God, Ocean of Mercy, You bless all with the gift of the soul. ||1||

ਸਾਰੰਗ (ਮਃ ੫) (੧੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੮

Raag Sarang Guru Arjan Dev

ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥

Sath Sath Har Sath Suaamee Sath Saadhhasangaehu ||

True, True, True is my Lord and Master; True is the Saadh Sangat, the Company of the Holy.

ਸਾਰੰਗ (ਮਃ ੫) (੧੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੮

Raag Sarang Guru Arjan Dev

ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥

Sath Thae Jan Jin Paratheeth Oupajee Naanak Neh Bharamaehu ||2||91||114||

True are those humble beings, within whom faith wells up; O Nanak, they are not deluded by doubt.

||2||91||114||

ਸਾਰੰਗ (ਮਃ ੫) (੧੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੯

Raag Sarang Guru Arjan Dev

ਸਾਰੰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੬

ਗੋਬਿੰਦ ਜੀਉ ਤੂ ਮੇਰੇ ਪ੍ਰਾਨ ਅਧਾਰ ॥

Gobidh Jeeo Thoo Maerae Praan Adhhaar ||

O Dear Lord of the Universe, You are the Support of my breath of life.

ਸਾਰੰਗ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੦

Raag Sarang Guru Arjan Dev

ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੇ ਪਰਵਾਰ ॥੧॥ ਰਹਾਉ ॥

Saajan Meeth Sehaaee Thum Hee Thoo Maero Paravaar ||1|| Rehaao ||

You are my Best Friend and Companion, my Help and Support; You are my family. ||1||Pause||

ਸਾਰੰਗ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੦

Raag Sarang Guru Arjan Dev

ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥

Kar Masathak Dhhaariou Maerai Maathhai Saadhhasang Gun Gaaee ||

You placed Your Hand on my forehead; in the Saadh Sangat, the Company of the Holy, I sing Your Glorious Praises.

ਸਾਰੰਗ (ਮਃ ੫) (੧੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੦

Raag Sarang Guru Arjan Dev

ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥

Thumaree Kirapaa Thae Sabh Fal Paaee Rasak Raam Naam Dhhiaaee ||1||

By Your Grace, I have obtained all fruits and rewards; I meditate on the Lord's Name with delight. ||1||

ਸਾਰੰਗ (ਮਃ ੫) (੧੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੧

Raag Sarang Guru Arjan Dev

ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥

Abichal Neev Dhharaaee Sathigur Kabehoo Ddolath Naahee ||

The True Guru has laid the eternal foundation; it shall never be shaken.

ਸਾਰੰਗ (ਮਃ ੫) (੧੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੨

Raag Sarang Guru Arjan Dev

ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥

Gur Naanak Jab Bheae Dhaeiaaraa Sarab Sukhaa Nidhh Paanhee ||2||92||115||

Guru Nanak has become merciful to me, and I have been blessed with the treasure of absolute peace.

॥2॥92॥115॥

ਸਾਰੰਗ (ਮਃ ੫) (੧੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੬ ਪੰ. ੧੨

*Raag Sarang Guru Arjan Dev*

ਸਾਰਗ ਮਹਲਾ ੫ ॥

Saarag Mehalaa 5 ॥

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੬

ਨਿਬਹੀ ਨਾਮ ਕੀ ਸਚੁ ਖੇਪ ॥

Nibehee Naam Kee Sach Khaep ॥

Only the true merchandise of the Naam, the Name of the Lord, stays with you.

ਸਾਰੰਗ (ਮਃ ੫) (੧੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੬ ਪੰ. ੧੩

*Raag Sarang Guru Arjan Dev*

ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ ॥

Laabh Har Gun Gaae Nidhh Dhhan Bikhai Maahi Alaep ॥1॥ Rehaao ॥

Sing the Glorious Praises of the Lord, the treasure of wealth, and earn your profit; in the midst of corruption, remain untouched. ॥1॥Pause॥

ਸਾਰੰਗ (ਮਃ ੫) (੧੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੬ ਪੰ. ੧੩

*Raag Sarang Guru Arjan Dev*

ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ ॥

Jeea Janth Sagal Santhokhae Aapanaa Prabh Dhhiaae ॥

All beings and creatures find contentment, meditating on their God.

ਸਾਰੰਗ (ਮਃ ੫) (੧੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੬ ਪੰ. ੧੪

*Raag Sarang Guru Arjan Dev*

ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਨ ਪਾਇ ॥੧॥

Rathan Janam Apaar Jeethiou Bahurr Jon N Paae ॥1॥

The priceless jewel of infinite worth, this human life, is won, and they are not consigned to reincarnation ever again. ॥1॥

ਸਾਰੰਗ (ਮਃ ੫) (੧੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੨੬ ਪੰ. ੧੫

*Raag Sarang Guru Arjan Dev*

ਭਏ ਕ੍ਰਿਪਾਲ ਦਇਆਲ ਗੋਬਿੰਦ ਭਇਆ ਸਾਧੂ ਸੰਗੁ ॥

Bhae Kirapaal Dhaeiaal Gobidh Bhaeiaa Saadhhoo Sang ॥

When the Lord of the Universe shows His kindness and compassion, the mortal finds the Saadh Sangat,  
the Company of the Holy,

ਸਾਰੰਗ (ਮਃ ੫) (੧੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੫

*Raag Sarang Guru Arjan Dev*

ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥

Har Charan Raas Naanak Paaee Lagaa Prabh Sio Rang ||2||93||116||

Nanak has found the wealth of the Lotus Feet of the Lord; he is imbued with the Love of God. ||2||93||116||

ਸਾਰੰਗ (ਮਃ ੫) (੧੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੬

*Raag Sarang Guru Arjan Dev*

ਸਾਰਗ ਮਹਲਾ ੫ ॥

Saarag Mehalaa 5 ||

Saarang, Fifth Mehl:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੨੬

ਮਾਈ ਰੀ ਪੇਖਿ ਰਹੀ ਬਿਸਮਾਦ ॥

Maaee Ree Paekh Rehee Bisamaadh ||

O mother, I am wonder-struck, gazing upon the Lord.

ਸਾਰੰਗ (ਮਃ ੫) (੧੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੭

*Raag Sarang Guru Arjan Dev*

ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥

Anehadh Dhhunee Maeraa Man Mohiou Acharaj Thaa Kae Svaadh ||1|| Rehaao ||

My mind is enticed by the unstruck celestial melody; its flavor is amazing! ||1||Pause||

ਸਾਰੰਗ (ਮਃ ੫) (੧੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੭

*Raag Sarang Guru Arjan Dev*

ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥

Maath Pithaa Bandhhap Hai Soee Man Har Ko Ahilaadh ||

He is my Mother, Father and Relative. My mind delights in the Lord.

ਸਾਰੰਗ (ਮਃ ੫) (੧੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੭

*Raag Sarang Guru Arjan Dev*

ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥

Saadhhasang Gaaee Gun Gobindh Binasiou Sabh Paramaadh ||1||

Singing the Glorious Praises of the Lord of the Universe in the Saadh Sangat, the Company of the Holy, all my illusions are dispelled. ||1||

ਸਾਰੰਗ (ਮਃ ੫) (੧੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੮

*Raag Sarang Guru Arjan Dev*

ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥

Ddoree Lapatt Rehee Charaneh Sang Bhram Bhai Sagalae Khaadh ||

I am lovingly attached to His Lotus Feet; my doubt and fear are totally consumed.

ਸਾਰੰਗ (ਮਃ ੫) (੧੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੯

*Raag Sarang Guru Arjan Dev*

ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ॥੨॥੯੪॥੧੧੭॥

Eaek Adhhaar Naanak Jan Keeaa Bahur N Jon Bhramaadh ||2||94||117||

Servant Nanak has taken the Support of the One Lord. He shall not wander in reincarnation ever again.

||2||94||117||

ਸਾਰੰਗ (ਮਃ ੫) (੧੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੨੬ ਪੰ. ੧੯

*Raag Sarang Guru Arjan Dev*